

 Print Page

Sri Guru Granth Sahib

Displaying 1158 of

ਰਾਮੁ ਰਾਜਾ ਨਉ ਨਿਧਿ ਮੇਰੈ ॥

Raam Raajaa No Nidhh Maerai ||

The Sovereign Lord is the nine treasures for me.

ਭੈਰਉ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧

Raag Bhaira-o Bhagat Kabir

ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥

Sanpai Haeth Kalath Dhhan Thaerai ||1|| Rehaao ||

The possessions and the spouse to which the mortal is lovingly attached, are Your wealth, O Lord.

||1||Pause||

ਭੈਰਉ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧

Raag Bhaira-o Bhagat Kabir

ਆਵਤ ਸੰਗ ਨ ਜਾਤ ਸੰਗਾਤੀ ॥

Aavath Sang N Jaath Sangaathee ||

They do not come with the mortal, and they do not go with him.

ਭੈਰਉ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧

Raag Bhaira-o Bhagat Kabir

ਕਹਾ ਭਇਓ ਦਰਿ ਬਾਂਧੇ ਹਾਥੀ ॥੨॥

Kehaa Bhaeiou Dhar Baandhhae Haathhee ||2||

What good does it do him, if he has elephants tied up at his doorway? ||2||

ਭੈਰਉ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੨

Raag Bhaira-o Bhagat Kabir

ਲੰਕਾ ਗਢੁ ਸੋਨੇ ਕਾ ਭਇਆ ॥

Lankaa Gadt Sonae Kaa Bhaeiaa ||

The fortress of Sri Lanka was made out of gold,

ਭੈਰਉ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੨

Raag Bhaira-o Bhagat Kabir

ਮੂਰਖੁ ਰਾਵਨੁ ਕਿਆ ਲੇ ਗਇਆ ॥੩॥

Moorakh Raavan Kiaa Lae Gaeiaa ||3||

But what could the foolish Raawan take with him when he left? ||3||

ਭੈਰਉ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੨

Raag Bhaira-o Bhagat Kabir

ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥

Kehi Kabeer Kishh Gun Beechaar ||

Says Kabeer, think of doing some good deeds.

ਭੈਰਉ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੩

Raag Bhaira-o Bhagat Kabir

ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥

Chalae Juaaree Dhue Hathh Jhaar ||4||2||

In the end, the gambler shall depart empty-handed. ||4||2||

ਭੈਰਉ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੩

Raag Bhaira-o Bhagat Kabir

ਮੈਲਾ ਬ੍ਰਹਮਾ ਮੈਲਾ ਇੰਦੁ ॥

Mailaa Brehamaa Mailaa Eindh ||

Brahma is polluted, and Indra is polluted.

ਭੈਰਉ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੩

Raag Bhaira-o Bhagat Kabir

ਰਵਿ ਮੈਲਾ ਮੈਲਾ ਹੈ ਚੰਦੁ ॥੧॥

Rav Mailaa Mailaa Hai Chandh ||1||

The sun is polluted, and the moon is polluted. ||1||

ਭੈਰਉ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੪

Raag Bhaira-o Bhagat Kabir

ਮੈਲਾ ਮਲਤਾ ਇਹੁ ਸੰਸਾਰੁ ॥

Mailaa Malathaa Eihu Sansaar ||

This world is polluted with pollution.

ਭੈਰਉ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੪

Raag Bhaira-o Bhagat Kabir

ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥

Eik Har Niramal Jaa Kaa Anth N Paar ||1|| Rehaao ||

Only the One Lord is Immaculate; He has no end or limitation. ||1||Pause||

ਭੈਰਉ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੪

Raag Bhaira-o Bhagat Kabir

ਮੈਲੇ ਬ੍ਰਹਮੰਡਾਇ ਕੈ ਈਸ ॥

Mailae Brehamanddaae Kai Ees ||

The rulers of kingdoms are polluted.

ਭੈਰਉ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੫

Raag Bhaira-o Bhagat Kabir

ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥

Mailae Nis Baasur Dhin Thees ||2||

Nights and days, and the days of the month are polluted. ||2||

ਭੈਰਉ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੫

Raag Bhaira-o Bhagat Kabir

ਮੈਲਾ ਮੋਤੀ ਮੈਲਾ ਹੀਰੁ ॥

Mailaa Mothee Mailaa Heer ||

The pearl is polluted, the diamond is polluted.

ਭੈਰਉ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੫

Raag Bhaira-o Bhagat Kabir

ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥

Mailaa Poun Paavak Ar Neer ||3||

Wind, fire and water are polluted. ||3||

ਭੈਰਉ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੬

Raag Bhaira-o Bhagat Kabir

ਮੈਲੇ ਸਿਵ ਸੰਕਰਾ ਮਹੇਸ ॥

Mailae Siv Sankaraa Mehaes ||

Shiva, Shankara and Mahaysh are polluted.

ਭੈਰਉ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੬

Raag Bhaira-o Bhagat Kabir

ਮੈਲੇ ਸਿਧ ਸਾਧਿਕ ਅਰੁ ਭੇਖ ॥੪॥

Mailae Sidhh Saadhhik Ar Bhaekh ||4||

The Siddhas, seekers and strivers, and those who wear religious robes, are polluted. ||4||

ਭੈਰਉ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੬

Raag Bhaira-o Bhagat Kabir

ਮੈਲੇ ਜੋਗੀ ਜੰਗਮ ਜਟਾ ਸਹੇਤਿ ॥

Mailae Jogee Jangam Jattaa Sehaeth ||

The Yogis and wandering hermits with their matted hair are polluted.

ਭੈਰਉ (ਭ. ਕਬੀਰ) (੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੭

Raag Bhaira-o Bhagat Kabir

ਮੈਲੀ ਕਾਇਆ ਹੰਸ ਸਮੇਤਿ ॥੫॥

Mailee Kaaeiaa Hans Samaeth ||5||

The body, along with the swan-soul, is polluted. ||5||

ਭੈਰਉ (ਭ. ਕਬੀਰ) (੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੭

Raag Bhaira-o Bhagat Kabir

ਕਹਿ ਕਬੀਰ ਤੇ ਜਨ ਪਰਵਾਨ ॥

Kehi Kabeer Thae Jan Paravaan ||

Says Kabeer, those humble beings are approved and pure,

ਭੈਰਉ (ਭ. ਕਬੀਰ) (੩) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੭

Raag Bhaira-o Bhagat Kabir

ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥

Niramal Thae Jo Raamehi Jaan ||6||3||

Who know the Lord. ||6||3||

ਭੈਰਉ (ਭ. ਕਬੀਰ) (੩) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੮

Raag Bhaira-o Bhagat Kabir

ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥

Man Kar Makaa Kibalaa Kar Dhaehee ||

Let your mind be Mecca, and your body the temple of worship.

ਭੈਰਉ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੮

Raag Bhaira-o Bhagat Kabir

ਬੋਲਨਹਾਰੁ ਪਰਮ ਗੁਰੁ ਏਹੀ ॥੧॥

Bolanehaar Param Gur Eaehee ||1||

Let the Supreme Guru be the One who speaks. ||1||

ਭੈਰਉ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੮

Raag Bhaira-o Bhagat Kabir

ਕਹੁ ਰੇ ਮੁਲਾਂ ਬਾਂਗ ਨਿਵਾਜ ॥

Kahu Rae Mulaan Baang Nivaaj ||

O Mullah, utter the call to prayer.

ਭੈਰਉ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੯

Raag Bhaira-o Bhagat Kabir

ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥

Eaek Maseeth Dhasai Dharavaaj ||1|| Rehaao ||

The one mosque has ten doors. ||1||Pause||

ਭੈਰਉ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੯

Raag Bhaira-o Bhagat Kabir

ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥

Misimil Thaamas Bharam Kadhooree ||

So slaughter your evil nature, doubt and cruelty;

ਭੈਰਉ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੯

Raag Bhaira-o Bhagat Kabir

ਭਾਖਿ ਲੇ ਪੰਚੈ ਹੋਇ ਸਬੂਰੀ ॥੨॥

Bhaakh Lae Panchai Hoe Sabooree ||2||

Consume the five demons and you shall be blessed with contentment. ||2||

ਭੈਰਉ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੦

Raag Bhaira-o Bhagat Kabir

ਹਿੰਦੂ ਤੁਰਕ ਕਾ ਸਾਹਿਬੁ ਏਕ ॥

Hindhoo Thurak Kaa Saahib Eaek ||

Hindus and Muslims have the same One Lord and Master.

ਭੈਰਉ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੦

Raag Bhaira-o Bhagat Kabir

ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥

Keh Karai Mulaan Keh Karai Saekh ||3||

What can the Mullah do, and what can the Shaykh do? ||3||

ਭੈਰਉ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੦

Raag Bhaira-o Bhagat Kabir

ਕਹਿ ਕਬੀਰ ਹਉ ਭਇਆ ਦਿਵਾਨਾ ॥

Kehi Kabeer Ho Bhaeiaa Dhivaanaa ||

Says Kabeer, I have gone insane.

ਭੈਰਉ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੧

Raag Bhaira-o Bhagat Kabir

ਮੁਸਿ ਮੁਸਿ ਮਨੁਆ ਸਹਜਿ ਸਮਾਨਾ ॥੪॥੪॥

Mus Mus Manooaa Sehaj Samaanaa ||4||4||

Slaughtering, slaughtering my mind, I have merged into the Celestial Lord. ||4||4||

ਭੈਰਉ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੧

Raag Bhaira-o Bhagat Kabir

ਗੰਗਾ ਕੈ ਸੰਗਿ ਸਲਿਤਾ ਬਿਗਰੀ ॥

Gangaa Kai Sang Salithaa Bigaree ||

When the stream flows into the Ganges,

ਭੈਰਉ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੨

Raag Bhaira-o Bhagat Kabir

ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥

So Salithaa Gangaa Hoe Nibaree ||1||

Then it becomes the Ganges. ||1||

ਭੈਰਉ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੨

Raag Bhaira-o Bhagat Kabir

ਬਿਗਰਿਓ ਕਬੀਰਾ ਰਾਮ ਦੁਹਾਈ ॥

Bigariou Kabeeraa Raam Dhuhaaee ||

Just so, Kabeer has changed.

ਭੈਰਉ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੨

Raag Bhaira-o Bhagat Kabir

ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥

Saach Bhaeiou An Kathehi N Jaaee ||1|| Rehaao ||

He has become the Embodiment of Truth, and he does not go anywhere else. ||1||Pause||

ਭੈਰਉ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੩

Raag Bhaira-o Bhagat Kabir

ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥

Chandhan Kai Sang Tharavar Bigariou ||

Associating with the sandalwood tree, the tree nearby is changed;

ਭੈਰਉ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੩

Raag Bhaira-o Bhagat Kabir

ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥

So Tharavar Chandhan Hoe Nibariou ||2||

That tree begins to smell just like the sandalwood tree. ||2||

ਭੈਰਉ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੩

Raag Bhaira-o Bhagat Kabir

ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥

Paaras Kai Sang Thaanbaa Bigariou ||

Coming into contact with the philosophers' stone, copper is transformed;

ਭੈਰਉ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੪

Raag Bhaira-o Bhagat Kabir

ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥

So Thaanbaa Kanchan Hoe Nibariou ||3||

That copper is transformed into gold. ||3||

ਭੈਰਉ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੪

Raag Bhaira-o Bhagat Kabir

ਸੰਤਨ ਸੰਗਿ ਕਬੀਰਾ ਬਿਗਰਿਓ ॥

Santhan Sang Kabeeraa Bigariou ||

In the Society of the Saints, Kabeer is transformed;

ਭੈਰਉ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੪

Raag Bhaira-o Bhagat Kabir

ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥

So Kabeer Raamai Hoe Nibariou ||4||5||

That Kabeer is transformed into the Lord. ||4||5||

ਭੈਰਉ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੫

Raag Bhaira-o Bhagat Kabir

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥

Maathhae Thilak Hathh Maalaa Baanaan ||

Some apply ceremonial marks to their foreheads, hold malas in their hands, and wear religious robes.

ਭੈਰਉ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੫

Raag Bhaira-o Bhagat Kabir

ਲੋਗਨ ਰਾਮੁ ਖਿਲਉਨਾ ਜਾਨਾਂ ॥੧॥

Logan Raam Khilounaa Jaanaan ||1||

Some people think that the Lord is a play-thing. ||1||

ਭੈਰਉ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੫

Raag Bhaira-o Bhagat Kabir

ਜਉ ਹਉ ਬਉਰਾ ਤਉ ਰਾਮ ਤੋਰਾ ॥

Jo Ho Bouraa Tho Raam Thoraa ||

If I am insane, then I am Yours, O Lord.

ਭੈਰਉ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੬

Raag Bhaira-o Bhagat Kabir

ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥

Log Maram Keh Jaanai Moraa ||1|| Rehaao ||

How can people know my secret? ||1||Pause||

ਭੈਰਉ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੬

Raag Bhaira-o Bhagat Kabir

ਤੋਰਉ ਨ ਪਾਤੀ ਪੂਜਉ ਨ ਦੇਵਾ ॥

Thoro N Paathee Poojo N Dhaevaa ||

I do not pick leaves as offerings, and I do not worship idols.

ਭੈਰਉ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੭

Raag Bhaira-o Bhagat Kabir

ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥

Raam Bhagath Bin Nihafal Saevaa ||2||

Without devotional worship of the Lord, service is useless. ||2||

ਭੈਰਉ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੭

Raag Bhaira-o Bhagat Kabir

ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥

Sathigur Poojo Sadhaa Sadhaa Manaavo ||

I worship the True Guru; forever and ever, I surrender to Him.

ਭੈਰਉ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੭

Raag Bhaira-o Bhagat Kabir

ਐਸੀ ਸੇਵ ਦਰਗਹ ਸੁਖੁ ਪਾਵਉ ॥੩॥

Aisee Saev Dharageh Sukh Paavo ||3||

By such service, I find peace in the Court of the Lord. ||3||

ਭੈਰਉ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੮

Raag Bhaira-o Bhagat Kabir

ਲੋਗੁ ਕਹੈ ਕਬੀਰੁ ਬਉਰਾਨਾ ॥

Log Kehai Kabeer Bouraanaa ||

People say that Kabeer has gone insane.

ਭੈਰਉ (ਭ. ਕਬੀਰ) (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੮

Raag Bhaira-o Bhagat Kabir

ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥

Kabeer Kaa Maram Raam Pehichaanaa ||4||6||

Only the Lord realizes the secret of Kabeer. ||4||6||

ਭੈਰਉ (ਭ. ਕਬੀਰ) (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੮

Raag Bhaira-o Bhagat Kabir

ਉਲਟਿ ਜਾਤਿ ਕੁਲ ਦੋਉ ਬਿਸਾਰੀ ॥

Oulatt Jaath Kul Dhooo Bisaaree ||

Turning away from the world, I have forgotten both my social class and ancestry.

ਭੈਰਉ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੯

Raag Bhaira-o Bhagat Kabir

ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥

Sunn Sehaj Mehi Bunath Hamaaree ||1||

My weaving now is in the most profound celestial stillness. ||1||

ਭੈਰਉ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੯

Raag Bhaira-o Bhagat Kabir

ਹਮਰਾ ਝਗਰਾ ਰਹਾ ਨ ਕੋਊ ॥

Hamaraa Jhagaraa Rehaa N Kooo ||

I have no quarrel with anyone.

ਭੈਰਉ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੮ ਪੰ. ੧੯

Raag Bhaira-o Bhagat Kabir